

ਸਿਰਫ 3 ਮਿਨਟਾਂ ਵਿੱਚ WFA ਅਰਜ਼ੀਆਂ ਦੇ ਮੁੱਖ ਨੁਕਤੇ ਸਿੱਖੋ!

1. ਆਪਣੇ ਦਾਅਵਾ ਮਹੀਨਾ ਦੀ ਜਾਂਚ ਕਰੋ · ਸਮੇਂ ਸਿਰ ਜਮ੍ਹਾਂ ਕਰਨ

ਹਰ ਛੇ ਮਹੀਨਿਆਂ ਵਿੱਚ ਇੱਕ ਵਾਰ ਅਰਜ਼ੀ ਦੇ ਸਕਦੇ ਹੋ (ਜਿਵੇਂ ਕਿ ਜਨਵਰੀ-ਜੂਨ, ਫ਼ਰਵਰੀ-ਜੁਲਾਈ, ਮਾਰਚ-ਅਗਸਤ)
ਉਦਾਹਰਨ ਵਜੋਂ, ਜਨਵਰੀ ਤੋਂ ਜੂਨ ਦੀ ਮਿਆਦ ਨੂੰ ਕਵਰ ਕਰਨ ਵਾਲੀਆਂ ਅਰਜ਼ੀਆਂ ਅਗਲੇ ਮਹੀਨੇ, ਭਾਵ 1 ਜੁਲਾਈ ਤੋਂ 31 ਜੁਲਾਈ ਤੱਕ ਜਮ੍ਹਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ



2. "ਪਰਿਵਾਰ" ਦੀ ਪਰਿਭਾਸ਼ਾ ਜਾਣੋ · ਬਜ਼ੁਰਗਾਂ ਅਤੇ ਸਾਰੇ ਮੈਂਬਰਾਂ ਦੀ ਰਿਪੋਰਟ ਕਰੋ

- ਇੱਕ ਪਰਿਵਾਰ ਆਮ ਤੌਰ ਤੇ ਇੱਕੋ ਇਮਾਰਤ ਵਿੱਚ ਰਹਿਣ ਵਾਲੇ ਸਾਰੇ ਵਿਅਕਤੀਆਂ ਨੂੰ ਦਰਸਾਉਂਦਾ ਹੈ (ਬਜ਼ੁਰਗਾਂ ਅਤੇ ਪਰਿਵਾਰ ਦੇ ਨਵੇਂ ਮੈਂਬਰਾਂ ਸਮੇਤ)



3. ਮਹੀਨਾਵਾਰ ਕਾਰਜ ਸਮੇਂ ਦੀਆਂ ਲੋੜਾਂ ਨੂੰ ਪੂਰਾ ਕਰੋ · ਜ਼ਿਆਦਾ ਕੰਮ ਕਰੋ, ਜ਼ਿਆਦਾ ਕਮਾਓ

- ਗੈਰ-ਏਕਲ-ਮਾਪੇ ਪਰਿਵਾਰਾਂ ਲਈ ਪ੍ਰਤੀ ਮਹੀਨਾ ਘੱਟੋ-ਘੱਟ 144 ਕੰਮ ਦੇ ਘੰਟੇ
- ਏਕਲ-ਮਾਪੇ ਪਰਿਵਾਰ ਲਈ ਪ੍ਰਤੀ ਮਹੀਨਾ ਘੱਟੋ-ਘੱਟ 36 ਕੰਮ ਦੇ ਘੰਟੇ
- ਘੱਟੋ-ਘੱਟ ਮੰਗ ਨੂੰ ਪੂਰਾ ਕਰਨ ਤੋਂ ਬਾਅਦ, ਜਿੰਨੇ ਜ਼ਿਆਦਾ ਕੰਮ ਦੇ ਘੰਟੇ, ਉਨ੍ਹਾਂ ਹੀ ਵੱਡਾ ਭੱਤਾ ਪ੍ਰਾਪਤ ਹੋਵੇਗਾ



4. ਆਮ ਤੌਰ ਤੇ ਛੱਡੀਆਂ ਗਈਆਂ ਆਮਦਨ ਅਤੇ ਸੰਪਤੀਆਂ ਚੀਜ਼ਾਂ ਵੱਲ ਧਿਆਨ ਦਿਓ

ਆਮ ਤੌਰ ਤੇ ਛੱਡੀ ਗਈ ਆਮਦਨ

- ਇੱਕਠੇ ਨਾ ਰਹਿਣ ਵਾਲੇ ਰਿਸ਼ਤੇਦਾਰਾਂ ਜਾਂ ਦੇਸਤਾਂ ਵੱਲੋਂ ਯੋਗਦਾਨ (ਜਿਵੇਂ ਕਿ ਇੱਕਠੇ ਨਾ ਰਹਿਣ ਵਾਲੇ ਬੱਚਿਆਂ ਵੱਲੋਂ ਯੋਗਦਾਨ, ਰਿਸ਼ਤੇਦਾਰਾਂ ਜਾਂ ਦੇਸਤਾਂ ਵੱਲੋਂ ਅਦਾ ਕੀਤੇ ਜਾਣ ਵਾਲੇ ਖਰਚੇ)
- ਪਰਿਵਾਰ ਦੇ ਮੈਂਬਰਾਂ ਦੀ ਪਾਰਟ-ਟਾਈਮ ਆਮਦਨ (ਇੱਕੋ ਇਮਾਰਤ ਵਿੱਚ ਰਹਿਣ ਵਾਲੇ ਬੱਚਿਆਂ ਸਮੇਤ)
- ਲਾਜ਼ਮੀ ਪ੍ਰਾਵਿਡੈਂਟ ਫੰਡ (MPF)/ ਪ੍ਰੋਵੀਡੈਂਟ ਫੰਡਾਂ ਵਿੱਚ ਸਵੈ-ਇੱਛਤ ਯੋਗਦਾਨ

ਆਮ ਤੌਰ ਤੇ ਛੱਡੀ ਗਈ ਸੰਪਤੀਆਂ

- ਕਮਾਏ ਗਏ ਲਾਭ ਜੋ MPF (ਆਮ ਤੌਰ ਤੇ 65 ਸਾਲ ਦੀ ਉਮਰ ਹੋਣ ਤੇ)/ ਪ੍ਰਾਵਿਡੈਂਟ ਫੰਡ ਤੋਂ ਕਢਵਾਏ ਜਾ ਸਕਦੇ ਹਨ
- ਬੀਮਾ ਪਾਲਿਸੀਆਂ ਦਾ ਨਕਦ ਮੁੱਲ
- ਸੱਟੇਬਾਜ਼ੀ ਖਾਤੇ ਦੇ ਬਕਾਇਆ
- ਵਰਚੁਅਲ ਬੈਂਕ ਖਾਤੇਆਂ ਦੇ ਬਕਾਏ
- ਹਾਂਗਕਾਂਗ ਦੇ ਅੰਦਰ ਅਤੇ ਬਾਹਰ ਰੱਖੀਆਂ ਗਈਆਂ ਸਾਰੀਆਂ ਸੰਪਤੀਆਂ (ਜਿਵੇਂ ਕਿ ਬੈਂਕ ਖਾਤੇ, ਜਾਇਦਾਦਾਂ)



5. ਵਿਆਪਕ ਸਮਾਜਿਕ ਸੁਰੱਖਿਆ ਸਹਾਇਤਾ (CSSA) ਅਤੇ WFA ਦੀ ਇੱਕੋ ਸਮੇਂ ਪ੍ਰਾਪਤੀ ਨਹੀਂ

- CSSA ਅਤੇ WFA ਇੱਕੋ ਮਹੀਨੇ ਵਿੱਚ ਇੱਕੱਠੇ ਪ੍ਰਾਪਤ ਨਹੀਂ ਕੀਤੇ ਜਾ ਸਕਦੇ ਹਨ

